

Part-A

1. ਗੁਰਮਤਿ ਕਾਵਿ ਦੇ ਮੋਢੀ ਕਵੀ ਕਿਹੜੇ ਹਨ?
 - a. ਗੁਰੂ ਅਰਜਨ ਦੇਵ ਜੀ
 - b. ਭਾਈ ਗੁਰਦਾਸ ਜੀ
 - c. ਗੁਰੂ ਨਾਨਕ ਦੇਵ ਜੀ
 - d. ਗੁਰੂ ਗੋਬਿੰਦ ਸਿੰਘ ਜੀ
2. 23 ਮਾਰਚ ਨੂੰ ਕਿਸ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ?
 - a. ਕਰਤਾਰ ਸਿੰਘ ਸਰਾਭਾ
 - b. ਚੰਦਰ ਸ਼ੇਖਰ ਅਜਾਦ
 - c. ਭਗਤ ਸਿੰਘ
 - d. ਕਰਨੈਲ ਸਿੰਘ ਈਸ਼ਰੂ
3. ਪੰਜਾਬੀ ਦੇ ਆਮ ਵਾਕ ਦੀ ਸਹੀ ਤਰਤੀਬ ਕਿਹੜੀ ਹੈ?
 - a. ਕਰਤਾ ਕਰਮ ਕਿਰਿਆ
 - b. ਕਿਰਿਆ ਕਰਤਾ ਕਰਮ
 - c. ਕਰਮ ਕਰਤਾ ਕਿਰਿਆ
 - d. ਕਿਰਿਆ ਕਰਮ ਕਰਤਾ
4. ਗੁਰਮਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਕਿੰਨੀ ਹੈ?
 - a. ਅੱਠਤੀ
 - b. ਦਸ
 - c. ਚਾਰ
 - d. ਪੈਂਤੀ
5. ਉਚਾਰਨ ਦੇ ਅਧਾਰ ਤੇ ਪੰਜਾਬੀ ਭਾਸ਼ਾ ਦੀਆਂ ਸਵਰ-ਧੁਨੀਆਂ ਦੇ ਕਿੰਨੇ ਭਾਗ ਹਨ?
 - a. ਦੋ
 - b. ਚਾਰ
 - c. ਦਸ
 - d. ਅੱਠ
6. 'ਹੱਥ ਹਿਲਾਉਣਾ' ਮੁਹਾਵਰੇ ਦਾ ਸਹੀ ਅਰਥ ਚੁਣੋ:-
 - a. ਇਸ਼ਾਰਾ ਕਰਨਾ
 - b. ਕੰਮ ਕਾਰ ਕਰਨਾ
 - c. ਵਿਹਲੇ ਬਹਿਣਾ
 - d. ਵਿਦਾ ਕਰਨਾ
7. ਗੱਲਾਂ ਬਹੁਤ ਪਰ ਕੰਮ ਘੱਟ, ਦੇ ਆਧਾਰ ਤੇ ਅਖਾਣ ਚੁਣੋ।
 - a. ਦਿੱਲੀ ਦੇ ਬਾਕੇ ਤੇ ਖੀਸੇ ਵਿੱਚ ਗਾਜਰਾਂ
 - b. ਦੂਰ ਦੇ ਢੇਲ ਸੁਹਾਵਣੇ
 - c. ਥੋਥਾ ਚਨਾ ਬਾਜੇ ਘਨਾ
 - d. ਦੇਸੀ ਟੱਟੂ, ਖੁਰਾਸਾਨੀ ਦੁਲੱਤੇ
8. ਕਿਹੜਾ ਸ਼ਬਦ ਅਗੇਤਰ ਸ਼ਬਦ ਨਹੀਂ ਹੈ?
 - a. ਬੇਵਕੂਫ
 - b. ਬੇਇਮਾਨ
 - c. ਬੇਗ਼ੈਰਤ
 - d. ਬੇਇਜ਼ਤ
9. ਸੁਧ ਸ਼ਬਦ ਰੂਪ ਦੀ ਚੋਣ ਕਰੋ-
 - a. ਦਪੈਰ
 - b. ਦੁਪੈਰ
 - c. ਦੁਪਹਿਰ
 - d. ਦੁਪਿਹਰ
10. ਮਹੀਨੇ ਦੇ ਸੁਧ ਪੰਜਾਬੀ ਰੂਪ ਨੂੰ ਚਣੋ:-
 - a. ਮੱਘਰ
 - b. ਮਘਰ
 - c. ਮੱਗਰ
 - d. ਮੰਗਰ
11. ਗੁਰੂ ਤੇਗ ਬਹਾਦਰ ਦੀ ਸ਼ਹੀਦੀ ਕਿਸ ਮੁਗਲ ਸਮਰਾਟ ਦੇ ਆਦੇਸ਼ ਨਾਲ ਹੋਈ?
 - a. ਬਹਾਦਰ ਸ਼ਾਹ
 - b. ਸਮਰਾਟ ਅਕਬਰ
 - c. ਜਹਾਂਗੀਰ
 - d. ਔਰੰਗਜੇਬ
12. ਪੰਜਾਬੀ ਸਭਿਆਚਾਰ ਦਾ ਮੂਲ ਆਧਾਰ ਕੀ ਹੈ?
 - a. ਚਿਤਰ ਕਲਾ
 - b. ਭਾਸ਼ਾ
 - c. ਲੋਕ-ਗੀਤ
 - d. ਬੁੱਤ ਤਰਾਸ਼ੀ
13. 'ਬੱਚਿਤਰ ਨਾਟਕ' ਕਿਸ ਦੀ ਰਚਨਾ ਹੈ?
 - a. ਗੁਰੂ ਗੋਬਿੰਦ ਸਿੰਘ ਜੀ
 - b. ਗੁਰੂ ਤੇਗ ਬਹਾਦਰ ਜੀ
 - c. ਗੁਰੂ ਅਰਜਨ ਦੇਵ ਜੀ
 - d. ਭਾਈ ਗੁਰਦਾਸ ਜੀ
14. ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਕਿੱਥੋਂ ਦਾ ਜੰਮਪਲ ਸੀ?
 - a. ਲੁਧਿਆਣਾ
 - b. ਪਟਿਆਲਾ
 - c. ਅੰਮ੍ਰਿਤਸਰ
 - d. ਫਿਰੋਜ਼ਪੁਰ
15. ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਲਈ ਕਿਹੜੀ ਉਪਭਾਸ਼ਾ ਹੈ?
 - a. ਮਲਵਈ
 - b. ਮਾਝੀ
 - c. ਪੁਆਧੀ
 - d. ਦੁਆਬੀ
16. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ?
 - a. ਫਾਰਸੀ
 - b. ਦੇਵ ਨਾਗਰੀ
 - c. ਰੋਮਨ
 - d. ਗੁਰਮੁਖੀ
17. ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?
 - a. ਦੋ
 - b. ਅੱਠ
 - c. ਚਾਰ
 - d. ਛੇ
18. 'ਅੱਖ ਲੱਗਣੀ' ਮੁਹਾਵਰੇ ਦਾ ਸਹੀ ਅਰਥ ਚੁਣੋ:-
 - a. ਪਿਆਰ ਹੋਣਾ
 - b. ਨੀਂਦ ਆਉਣੀ
 - c. ਅੱਖ ਦੁੱਖਣਾ
 - d. ਨਜਰ ਘੁਮਾ ਲੈਣੀ

19. ਮੈਂ ਵੀ ਰਾਣੀ ਤੂੰ ਵੀ ਰਾਣੀ.....ਅਖੌਤ ਪੂਰੀ ਕਰੋ:-
 a. ਕੋਣ ਬਣੀ ਸਿਆਣੀ
 b. ਪਾਣੀ ਦਾ ਪਾਣੀ
 c. ਅੱਧਾ ਤੇਲ ਅੱਧਾ ਪਾਣੀ
 d. ਕੋਣ ਭਰੇਗਾ ਘਰ ਦਾ ਪਾਣੀ
20. "9" ਅੰਕ ਲਈ ਸਹੀ ਚਿੰਨ੍ਹ ਦੀ ਚੋਣ ਕਰੋ:-
 a. ੮ b. ੯
 c. 1 d. 2
21. 1947 ਈ. ਵਿੱਚ ਵੰਡ ਸਮੇਂ ਭਾਰਤ ਦੇ ਹਿੱਸੇ ਪੰਜਾਬ ਦਾ ਕਿਹੜਾ ਹਿੱਸਾ ਆਇਆ?
 a. ਪੱਛਮੀ ਪੰਜਾਬੀ b. ਪੂਰਬੀ ਪੰਜਾਬ
 c. ਸਾਰਾ ਪੰਜਾਬ d. ਅਜੋਕਾ ਪੰਜਾਬ
22. ਪੰਜਾਬੀਆਂ ਨੂੰ ਦੁਨੀਆਂ ਦੀ ਗੌਰਵਮਈ ਕੈਮ ਕਿਸ ਨੇ ਬਣਾਇਆ?
 a. ਪੰਜਾਬੀ ਸਭਿਆਚਾਰ b. ਪੰਜਾਬੀ ਸਾਹਿਤ
 c. ਪੰਜਾਬੀ ਭਵਨ ਨਿਰਮਾਣ d. ਪੰਜਾਬੀ ਖਾਣ-ਪੀਣ
23. ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ?
 a. ਗੁਰੂ ਨਾਨਕ ਦੇਵ ਜੀ
 b. ਗੁਰੂ ਅਰਜਨ ਦੇਵ ਜੀ
 c. ਗੁਰੂ ਅਮਰਦਾਸ ਜੀ
 d. ਗੁਰੂ ਰਾਮਦਾਸ ਜੀ
24. ਭਾਰਤ ਦਾ ਰਾਸ਼ਟਰ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ?
 a. ਜਵਾਹਰ ਲਾਲ ਨਹਿਰੂ
 b. ਸੁਭਾਸ਼ ਚੰਦਰ ਬੋਸ
 c. ਮਹਾਤਮਾ ਗਾਂਧੀ
 d. ਸਰਦਾਰ ਪਟੇਲ
25. ਭਾਸ਼ਾ ਦੀ ਬੁਨਿਆਦੀ ਇਕਾਈ ਕਿਸ ਨੂੰ ਮੰਨਿਆ ਜਾਂਦਾ ਹੈ?
 a. ਧੁਨੀ b. ਲਿੰਗ
 c. ਲਿਪੀ d. ਅੱਖਰ
26. ਗੁਰਮੁਖੀ ਲਿਪੀ ਦੀ ਵਰਣਮਾਲਾ ਵਿਚਲੇ 'ਸਵਰ' ਕਿਹੜੇ ਹਨ।
 a. ਓ, ਅ, ਓ b. ਓ, ਅ, ਕ
 c. ਓ, ਅ, ਏ d. ਓ, ਸ, ਏ
27. ਮੁਹਾਵਰਾ ਪੂਰਾ ਕਰੋ:- ਹੱਥ ਧੋ ਕੇ.....
 a. ਬਹਿਣਾ b. ਪਿੱਛੇ ਪੈਣਾ
 c. ਖਾਣਾ d. ਦੇਖਣਾ
28. ਅਜਿਹੀ ਸ਼ਰਤ ਰੱਖਣੀ ਜੋ ਪੂਰੀ ਨਾ ਹੋ ਸਕੇ, ਦੇ ਅਧਾਰ ਤੇ ਢੁਕਵੀਂ ਅਖਾਣ ਚੁਣੋ।
 a. ਨਹੂੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ
 b. ਨੱਚ ਖਲੋਤੀ ਤਾਂ ਘੁੰਗਟ ਕੇਰਾ
 c. ਨਾ ਨੈ ਮਣ ਤੇਲ ਹੋਵੇ, ਨਾ ਰਾਧਾ ਨੱਚੇ
 d. ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ
29. ਪੜਦਾਦਾ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ।
 a. ਪੜ b. ਪੜ੍ਹ
 c. ਪੜਦ d. ਪੜਦਾ
30. ਸੁਧ ਸ਼ਬਦ-ਜੋੜ ਚੁਣੋ।
 a. ਮਾਣਣਾ b. ਮਾਨਣਾ
 c. ਮਾਨਨਾ d. ਮਾਣਨਾ
31. ਸੁੱਧ ਦਿਨ ਦੇ ਨਾਮ ਦੀ ਚੋਣ ਕਰੋ।
 a. ਬੁਦਵਾਰ b. ਬੁਧਵਾਰ
 c. ਬੁੱਧਵਾਰ d. ਭੁਦਵਾਰ
32. ਪੰਜਾਬੀ ਸਭਿਆਚਾਰ ਦਾ ਲੋਕ-ਨਾਚ ਚੁਣੋ।
 a. ਡਾਂਡੀਆ b. ਗਰਭਾ
 c. ਕੱਥਕ d. ਲੁੱਡੀ
33. 'ਅਨੰਦ ਸਾਹਿਬ' ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?
 a. ਗੁਰੂ ਅਮਰਦਾਸ ਜੀ
 b. ਗੁਰੂ ਅਰਜਨ ਦੇਵ ਜੀ
 c. ਗੁਰੂ ਗੋਬਿੰਦ ਸਿੰਘ ਜੀ
 d. ਗੁਰੂ ਨਾਨਕ ਦੇਵ ਜੀ
34. ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਕਿਹਾ ਜਾਂਦਾ ਹੈ?
 a. ਵਿਨੋਬਾ ਭਾਵੇ
 b. ਸ਼੍ਰੀ ਰਵਿੰਦਰ ਨਾਥ ਟੈਗੋਰ
 c. ਡਾ. ਰਜਿੰਦਰ ਪ੍ਰਸਾਦ
 d. ਡਾ. ਭੀਮ ਰਾਓ ਅੰਬੇਦਕਰ

35. ਪੰਜਾਬੀ ਦੀ ਮਾਝੀ ਉਪਭਾਸ਼ਾ ਦੇ ਖੇਤਰ ਵਿੱਚ ਕਿਹੜਾ ਜਿਲ੍ਹਾ ਨਹੀਂ ਗਿਣਿਆ ਜਾਂਦਾ?
- a. ਫਤਹਿਗੜ੍ਹ ਸਾਹਿਬ b. ਤਰਨਤਾਰਨ
c. ਬਟਾਲਾ d. ਗੁਰਦਾਸਪੁਰ
36. ਗੁਰਮੁਖੀ ਲਿਪੀ ਦੀਆਂ ਹੇਠੀ ਧੁਨੀਆਂ ਕਿਹੜੀਆਂ ਹਨ?
- a. ਕ, ਖ, ਗ, ਘ
b. ਪ, ਫ, ਬ, ਭ
c. ਟ, ਠ, ਡ, ਢ
d. ਤ, ਥ, ਦ, ਧ
37. ਅਰਥ-ਬੋਧ ਪੱਖੋਂ ਸ਼ਬਦਾਂ ਦੇ ਅਧਿਐਨ ਦਾ ਆਧਾਰ ਕਿਹੜਾ ਨਹੀਂ ਹੈ?
- a. ਬਹੁ ਆਰਥਕ ਸ਼ਬਦ
b. ਸਮਾਨਾਰਥਕ ਸ਼ਬਦ
c. ਸਮਾਸੀ ਸ਼ਬਦ
d. ਵਿਰੋਧਾਤਮਕ ਸ਼ਬਦ
38. 'ਦੰਦਾ ਵਿੱਚ ਉਂਗਲੀ ਦੇਣਾ' ਮੁਹਾਵਰੇ ਦਾ ਸਹੀ ਅਰਥ ਚੁਣੋ?
- a. ਗੁੱਸਾ ਆਉਣਾ b. ਬਹੁਤ ਧਿਆਨ ਦੇਣਾ
c. ਬਹੁਤ ਦੁੱਖੀ ਹੋਣਾ d. ਹੈਰਾਨ ਹੋਣਾ
39. ਮਨ 'ਤੇ ਕਾਬੂ ਪਾਉਣਾ ਹੀ ਵੱਡੀ ਸਫਲਤਾ ਹੈ, ਲਈ ਕਿਹੜੀ ਅਖਾਣ ਢੁਕਵੀਂ ਹੈ।
- a. ਮਨ ਜੀਤੈ ਜਗ ਜੀਤ
b. ਮੂੰਹ ਤੋਂ ਲਾਹੀ ਲੇਈ, ਤਾਂ ਕੀ ਕਰੇਗਾ ਕੇਈ
c. ਮਨ ਹਰਾਮੀ ਹੁਜਤਾਂ ਢੇਰ
d. ਮੁਦੱਈ ਸੁਸਤ ਗਵਾਹ ਚੁਸਤ
40. ਮਿਸਲਾਂ ਦੀ ਗਿਣਤੀ ਕਿੰਨੀ ਮੰਨੀ ਜਾਂਦੀ ਹੈ?
- a. ਸੋਲਾਂ b. ਬਾਰਾਂ
c. ਅੱਠ d. ਵੀਹ
41. ਇਨ੍ਹਾਂ ਵਿੱਚੋਂ ਕਿਹੜਾ ਪੰਜਾਬੀ ਸਭਿਆਚਾਰ ਦਾ ਹਿੱਸਾ ਨਹੀਂ।
- a. ਦਸਾਂ ਨਹੁੰਆ ਦੀ ਕਿਰਤ ਕਰਨਾ
b. ਮਿੱਠਾ ਬੋਲਣਾ
c. ਲੁੱਟ ਕੇ ਖਾਣਾ
d. ਹੱਕ ਦੀ ਕਮਾਈ ਖਾਣਾ

42. 'ਜਾਪੁ ਸਾਹਿਬ' ਕਿਸ ਗੁਰੂ ਸਾਹਿਬ ਦੀ ਰਚਨਾ ਹੈ?
- a. ਗੁਰੂ ਗੋਬਿੰਦ ਸਿੰਘ ਜੀ
b. ਗੁਰੂ ਅਰਜਨ ਦੇਵ ਜੀ
c. ਗੁਰੂ ਨਾਨਕ ਦੇਵ ਜੀ
d. ਗੁਰੂ ਅਮਰ ਦਾਸ ਜੀ
43. ਕਿਹੜਾ ਸ਼ਬਦ ਵੈਰੀ ਦਾ ਸਮਾਨਅਰਥੀ ਨਹੀਂ ਹੈ?
- a. ਵਿਰੋਧੀ b. ਦੁਸ਼ਮਣ
c. ਸਤਰੂ d. ਲਤਾਕੂ
44. ਵਿਆਕਰਣਕ ਪੱਧਰ ਉੱਤੇ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ?
- a. ਕਿਰਿਆ ਵਿਸ਼ੇਸ਼ਣ b. ਉਦੇਸ਼
c. ਵਿਦੇਅ d. ਵਾਕ
45. ਟਿੱਪੀ (ੰ) ਕਿਸ ਸਵਰ ਧੁਨੀ ਨੂੰ ਅੰਕਿਤ ਕਰਨ ਲਈ ਵਰਤੀ ਜਾਂਦੀ ਹੈ?
- a. ਦੰਤੀ b. ਹੇਠੀ
c. ਨਾਸਿਕੀ d. ਸੰਘੀ
46. ਅਜੋਕੇ ਪੰਜਾਬ ਦੀ ਵੰਡ ਕਦੋਂ ਹੋਈ?
- a. 1966 ਵਿੱਚ b. 1947 ਵਿੱਚ
c. 1957 ਵਿੱਚ d. 1964 ਵਿੱਚ
47. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਭਾਵ ਵਾਚਕ ਨਾਂਵ ਨਹੀਂ ਹੈ?
- a. ਉਦਾਸੀ b. ਖੁਸ਼ੀ
c. ਸਚਾਈ d. ਪੁਸਤਕ
48. 'ਅ' ਅੱਖਰ ਨੂੰ ਕਿੰਨੀਆਂ ਲਗਾਂ ਲੱਗਦੀਆਂ ਹਨ?
- a. ਦੋ b. ਚਾਰ
c. ਤਿੰਨ d. ਪੰਜ
49. ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ?
- a. ਪਹਿਲੇ b. ਤੀਜੇ
c. ਪੰਜਵੇਂ d. ਆਖਰੀ
50. "੪" ਕਿਸ ਅੰਕ ਦਾ ਪੰਜਾਬੀ ਰੂਪ ਹੈ?
- a. ਅੱਠ b. ਚਾਰ
c. ਪੰਜ d. ਛੇ

Part-B

51. Which of the following is known to have a role in wound healing:
- Vitamin A
 - Vitamin K
 - Vitamin C
 - Vitamin B-complex
52. Which of the following is considered as the most important aspect of hand washing:
- Soap
 - Water
 - Friction
 - Time
53. The process of introduction of weakened pathogen into human body is called
- Attenuation
 - Immunization
 - Vaccination
 - None of these
54. Which of the following statement is true regarding vaccination;
- Vaccination is a method of active immunization
 - Vaccination is a method of passive immunization
 - Vaccination is a method of artificial passive immunization
 - Vaccination is a method of natural passive immunization
55. Which of the following vitamin is soluble in water
- Vitamin – A
 - Vitamin - K
 - Vitamin – D
 - Vitamin – C
56. All are macro-nutrients except
- Protein
 - Fat
 - Vitamin
 - Carbohydrate
57. Deficiency of vitamin D in children may cause
- Osteomalacia
 - Rickets
 - Pellagra
 - Beri – Beri
58. Excess accumulation of bile salts in the body cause
- Pruritus
 - Prostatitis
 - Psoriasis
 - Dermatitis
59. The only artery which supplies deoxygenated blood
- Pulmonary artery
 - Hepatic artery
 - Renal artery
 - Gastric artery
60. Which is the best method of health communication to motivate an eligible couple for adopting contraceptive practice
- Group discussion
 - Printed material on family planning
 - Face to face communication
 - Use of internet
61. Oral administration of vitamin A solution periodically to preschool and school children is an example of
- Primordial prevention
 - Primary prevention
 - Secondary prevention
 - Tertiary prevention
62. Airborne precautions for a patient with pulmonary tuberculosis has to be taken until
- Tuberculin test is negative
 - The patient no longer has the disease
 - No tubercle bacilli present in the sputum
 - Patient temperature has returned to normal
63. Oral rehydration solution contains all of the following except
- Glucose
 - Bicarbonate
 - Sodium Chloride
 - Calcium lactate
64. Metronidazole is the drug of choice for
- Bacterial infection
 - viral infection
 - Anaerobic bacterial infection
 - Aerobic bacterial infections
65. The first & most common symptom of intussusception in children is
- Pain in abdomen
 - Diarrhea
 - Vomiting
 - Abdominal distention
66. Celiac disease is due to sensitivity to
- Milk
 - Wheat
 - Maize
 - Meat
67. The drug of choice to treat Giardiasis is
- Mebandazole
 - Metronidazole
 - Piperzine
 - Beprienium
68. All are barrier contraceptives except
- Male Condom
 - Female Condom
 - Diaphragm
 - Mala – D
69. Carriers are more dangerous than case because they
- Increase virulence
 - Increases duration of disease
 - More infectious
 - Infect more people
70. A child with respiratory insufficiency is best monitored with
- Respiratory function test
 - Blood gases
 - Pulse oximetry
 - Blood PH
71. When the nurse is inserting a nasogastric tube on a toddler which of the following restraints would be the most appropriate for the nurse to use
- Mummy's restraints
 - Clove hitch
 - Elbow restraints
 - Jacket restraints

72. Hospital acquired Infection is called
- Contagious infection
 - Opportunistic infection
 - Water born infection
 - Nosocomial infection
73. Family Planning refers to practice that
- Avoid unwanted births
 - Bring about wanted births
 - Regulate spacing between pregnancies
 - All of the above
74. The most important stage of nursing process is
- Evaluation
 - Assessment
 - Planning
 - Implementation
75. The duty to protect privileged information is called
- Morals
 - Ethics
 - Honesty
 - Confidentiality
76. To protect the person's personal space, the nurse;
- Avoids communication
 - Ensures the curtains are pulled around patient's bed
 - Stands 2 metre away from bed
 - Explain nursing care and procedures
77. Which of the following is classified as subjective data?
- Patient appears sleepy
 - No distress noted
 - Heart rate is 76 beats per minute
 - Client says she feels anxious and tense
78. Which of the following condition is most commonly responsible for myocardial infarction?
- Coronary artery thrombosis
 - Diabetes mellitus
 - Renal failure
 - Cerebrovascular accident
79. The primary aim of treatment in heart failure is to:
- Increase the work of the heart preload and afterload
 - Reduce the work of the heart preload and afterload
 - Reduce the work of the lungs
 - Reduce glomerular filtration rate
80. Cessation of breathing for a short period is called:
- Dyspnoea
 - Orthopnoea
 - Apnoea
 - Bradypnoea
81. Midway through a blood transfusion, a patient complaint of severe back pain. What should the nurse do?
- Reassure the patient and continue the infusion
 - Stop the transfusion and take vital signs, inform the nurse in charge
 - Speed up the transfusion to complete it quickly
 - Administer analgesia to make the patient comfortable
82. The three Ps of pain management are:
- Posture, physiological care and pharmacology
 - Physical care, physiological care and position
 - Physical care, physiological care and pharmacology
 - Physical care, psychological care and pharmacology
83. Infectious agents are:
- Biological agents that cause disease or illness to their hosts
 - Nuclear agents that cause disease or illness to their hosts
 - Biological agents that do not cause disease or illness to their hosts
 - Nuclear agents that do not cause disease or illness to their hosts
84. Personal protective equipment (PPE) is implemented to:
- Protect patients from risks of infection.
 - Protect healthcare workers and patients from risks of infection
 - Protect healthcare workers from risks of infection
 - Protect healthcare workers and patients from risks of radiation
85. Which usually rare cancer is associated with HIV?
- Astrocytoma
 - Mesothelioma
 - Penile cancer
 - Kaposi's sarcoma
86. The 'butterfly' rash often seen in some people with systemic lupus erythematosus is found on:
- The back
 - The legs
 - The face
 - The neck
87. Asthma can be triggered by:
- House dust mite
 - Emotional and environmental factors
 - Emotional factors only
 - Environmental factors only
88. Which of the following is considered normal for intracranial pressure?
- 0-15 mmHg
 - 25 mmHg
 - 35-45 mmHg
 - 120/80 mmHg
89. When a patient who has known angina pectoris complains that is having chest pain more often even when he is resting, the period of pain is longer and it takes less stress for the pain to happen, this is known as:
- Variant angina
 - Unstable angina
 - Refractory angina
 - Irretraceable angina

90. What is the most important test for iron stores?
 A. Serum calcium
 B. Serum ferritin
 C. Serum iron
 D. None of the above
91. Which of the following would be the most appropriate first-line treatment for a person with primary generalised tonic-clonic seizures?
 A. Digoxin
 B. Sodium valproate
 C. Phenytoin
 D. Diazepam
92. What are the advantages of using a pen-like insulin delivery device?
 A. Shorter injection time
 B. Accurate dose delivery
 C. Lower cost with reusable insulin cartridges
 D. Use of smaller gauge needle
93. Which of the following is the most common cause of goitre?
 A. Iodine deficiency
 B. Iodine excess
 C. Kwashiorkor
 D. Insulin deficiency
94. What length of the catheter tip should be inserted into the rectum, for giving enema to an adult patient?
 A. 2.5cm-5 cm
 B. 5cm-7.5 cm
 C. 7.5cm-10 cm
 D. 10.5cm-12cm
95. Which one of the following is the antidote of heparin
 A. Potassium sulfate
 B. Protamine sulfate
 C. Magnesium sulfate
 D. Morphine sulphate
96. If left untreated in women, chlamydia can lead to:
 A. Hepatitis
 B. Peripheral vascular disease
 C. Pelvic inflammatory disease
 D. Uterine fibroids
97. There is no cure for eczema, so treatment aims to:
 A. Prevent cross-infection
 B. Control or ease symptoms
 C. Prevent dehydration
 D. Encourage tissue regeneration
98. Which gauge intravenous catheter is commonly used for blood transfusion
 A. 19 gauge B. 22 gauge
 C. 24 gauge D. 26 gauge
99. In which colour of dustbin, nurse will discard the vial of injection methotrexate ?
 A. White B. Blue
 C. Red D. Green
100. A circulating nurse is anticipated to perform which of following role
 A. Assisting the surgeon
 B. Count all sponge post operatively
 C. Performing surgical scrub
 D. Verifying the consent
101. Successful communication has three main components:
 A. Verbal, non-verbal and ambient
 B. Listening, eye contact and responding
 C. Paying attention, paraphrasing and reporting
 D. Sender, receiver and message
102. In nasogastric drainage the nurse should note:
 A. The acidity of drainage
 B. The odour of drainage
 C. The colour, amount and type
 D. All of the above
103. What is the term used for normal respiratory rhythm & depth in a client?
 A. Eupnea B. Apnea
 C. Bradypnea D. Tachypnea
104. When recording blood pressure, the sounds which can be heard with the stethoscope placed over the artery is termed as:
 A. Wheeze
 B. Murmurs
 C. Crackle sounds
 D. Kortkoff's sounds
105. When caring for the client with femoral venous catheter it is essential for the nurse to :
 A. Frequent flushing of catheter with saline
 B. Maintain sterile technique when working with a catheter
 C. Assess the pressure dressing frequently for bleeding
 D. Limit the mobility of effected limb
106. Which of the following is the most common symptom of myocardial infarction?
 A. Haemorrhage
 B. Oedema
 C. Dyspnoea
 D. Chest pain
107. The Snellen chart is used to:
 A. Measure intraocular pressure
 B. Measure eye pain
 C. Measure visual acuity
 D. Assess the degree of colour blindness

108. The intraoperative phase begins when:
- The patient arrives in the theatre department
 - The patient leaves the recovery room
 - The patient arrives in the operating theatre
 - The surgeon makes the first incision
109. Which of the following nursing intervention is appropriate when an I/V infusion infiltrates :
- Elevate the site
 - Discontinue the infusion
 - Attempt to flush the tube
 - Apply warmth moist compress
110. Color coding for nitrous oxide cylinder is
- Black
 - Black with white shoulder
 - French blue
 - Gray
111. A child diagnosed with Rheumatic fever will most likely have a history of which of the following;
- A sibling diagnosed with same disease
 - A recent streptococcal throat infection
 - Bruising of easily
 - Increased urine out put
112. A client has been diagnosed with hypertension, the priority nursing diagnose would be:
- Ineffective health maintenance
 - Impaired skin integrity
 - Deficit fluid volume
 - Pain
113. A pregnant woman in labor is 9 cm dilated and wants to push. The nurse should :
- Have her pant Blow during the contraction
 - Place her legs in Stirrups to facilitate pushing
 - Encourage her to bear down with each contraction
 - Review the pushing techniques taught in anténatal clinic
114. During antenatal check up, a client asks the nurse why menstruation ceases once pregnancy occurs, the nurse's best response would be that this occurs because of the:
- Reduction in the secretion of hormones by the ovaries.
 - Production of estrogen and progesterone by the ovaries.
 - Secretion of luteining hormone produced by the pituitary
 - Secretion of estrogen hormone produced by the ovaries.
115. A client who has missed two menstrual periods is complaining of vaginal bleeding and one sided lower quadrant pain. The nurse suspects that this client has
- Abruption placenta
 - An ectopic pregnancy
 - An incomplete abortion.
 - A rupture of a graffian follicle
116. Nurse observes the client's amniotic fluid. The nurse decides that it appears normal because it is
- clear and dark amber coloured containing shreds of mucus
 - milky , greenish yellow containing shreds of mucus
 - clear, almost colorless, containing little white specks.
 - Cloudy, greenish yellow containing little white specks.
117. Nurse obtains a specimen of clear nasal drainage from the client with head injury. Which of the following tests differentiates mucus from CSF:
- Protein
 - Specific gravity
 - Glucose
 - Microorganism
118. The therapeutic effect of Magnesium Sulphate for the client with preeclampsia would be demonstrated by
- Increased Blood Pressure
 - Decreased Respiratory rate
 - Increased Urinary Output
 - Decreased Uterine irritability
119. During the first trimester, a pregnant woman complains of fréquent nausea and vomiting. The nurse teach the woman best to reduce this by :
- Eating a pat of butter before rising
 - Eating Small but fréquent meals
 - Taking Small sips of soda bicarbonate mixture
 - Drinking large amount of hot tea until nausea subsides
120. Which of the following complication is associated with tracheostomy tube:
- Increased cardiac output
 - Acute respiratory distress syndrome(ARDS)
 - Increased blood pressure
 - Damage to the laryngeal nerve
121. Most common side effects of ECT are:
- Permanent memory loss and brain damage
 - Fractured and dislocated bones
 - Myocardial infarction and cardiac arrest
 - Temporary memory loss and confusion
122. Body temperature is regulated by:
- Hypothalamus
 - Cerebellum
 - Brain Stem
 - Cerebrum

123. Which chemical is used to clean furniture in hospital?
 A. Gluteraldehyde B. Savlon
 C. Betadine D. Both a & b
124. While cleaning the eye of patient, what actions nurse should follow:
 A. Wash hands
 B. Clean eye from inner canthus to outer canthus
 C. Clean eye from outer canthus to inner canthus
 D. Both a & b
125. When administering an IM injection to a 4 months old child the BEST injection site to use would be
 A. Vastus lateralis B. Ventro gluteal
 C. Dorso gluteal D. Deltoid
126. The nurse is aware that the early indicator of hypoxia in unconscious client is:
 A. Cyanosis B. Increased respiration
 C. Hypertension D. Restlessness
127. A female client is receiving I/V Mannitol. An assessment specific to safe administration of the said drug is :
 A. Vital signs q 4 h
 B. Weighing daily
 C. Urine output
 D. Level of consciousness q 4 h
128. The nurse collects data and begins to develop a trust relationship with the patient in which step of Nursing process
 A. Assessment B. Planning
 C. Implementation D. Evaluation
129. Which of the following is the best approach for the nurse to be used in crisis counselling?
 A. Reassuring and stay with client
 B. Passive listening
 C. Explore early life experiences
 D. Active, with focus on current situation
130. Which among the following is the common cause of dementia?
 A. Multi-infarct dementia
 B. Hypothyroid dementia
 C. Alzheimer's dementia
 D. Lewy body dementia
131. Naloxone is used to treat the overdose of which of the following?
 A. Alcohol B. Opioid
 C. Cannabis D. Cocaine
132. A client taking lithium carbonate reports vomiting, abdominal pain, diarrhoea, blurred vision, tinnitus and tremors. The serum lithium level is 2.5 mEq/L. The nurse interprets this level as:
 A. Toxic
 B. Normal
 C. Slightly above normal
 D. Excessively below normal
133. Which of the following is the most important initial care when chemical burn is suspected?
 A. Immediate cover the burn area
 B. Excessive flushing with water for 20-30 minutes
 C. Remove all the dressings for relaxation
 D. Provide the calm environment to the patient
134. The ordered dose of omeprazole is 40 mg. The available liquid form has a concentration of 20mg/5mL. How many milliliters should the nurse administer?
 A. 5 mL B. 10 mL
 C. 15 mL D. 20 mL
135. What is the term used for high pitched musical sounds in client during respiratory assessment?
 A. Crowing B. Wheezing
 C. Stridor D. Sigh
136. In brain death, all are seen except:
 A. Diabetes insipidus
 B. Apnea
 C. Constricted pupil
 D. Pulse rate unresponsive to atropine
137. Atropine sulphate is contraindicated in all except one of the following client:
 A. A client with high blood
 B. A client with bowel obstruction
 C. A client with glaucoma
 D. A client with UTI
138. Nurse should recognize that fluid shift in a client with burn injury results from increased in the :
 A. Total volume of circulating whole blood
 B. Total volume of intravascular plasma
 C. Permeability of capillary walls
 D. Permeability of kidney tubules
139. A husband comes home after a bad day at work and yells at his wife. It is an example of which of the following defense mechanisms?
 A. Rationalization
 B. Denial
 C. Displacement
 D. Repression
140. A man diagnosed with uremic syndrome has the potential to develop complication. Which among the following complications should the nurse anticipate:
 A. Flapping hand tremors
 B. An elevated hematocrit level
 C. Hypotension
 D. Hypokalemia